

 Print Page

Sri Guru Granth Sahib

Displaying 378 of

ਭਈ ਪਰਾਪਤਿ ਮਾਨੁਖ ਦੇਹੁਰੀਆ ॥

Bhee Paraapath Maanukh Dhaehureeaa ||

You have been blessed with this human body.

ਆਸਾ (ਮਃ ੫) (੨੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੧

Raag Asa Guru Arjan Dev

ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥

Gobindh Milan Kee Eih Thaeree Bareeaa ||

This is your chance to meet the Lord of the Universe.

ਆਸਾ (ਮਃ ੫) (੨੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੧

Raag Asa Guru Arjan Dev

ਅਵਰਿ ਕਾਜ ਤੇਰੈ ਕਿਤੈ ਨ ਕਾਮ ॥

Avar Kaaj Thaerai Kithai N Kaam ||

Other efforts are of no use to you.

ਆਸਾ (ਮਃ ੫) (੨੯) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੨

Raag Asa Guru Arjan Dev

ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥

Mil Saadhhasangath Bhaj Kaeval Naam ||1||

Joining the Saadh Sangat, the Company of the Holy, vibrate and meditate on the Naam, the Name of the Lord. ||1||

ਆਸਾ (ਮਃ ੫) (੨੯) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੨

Raag Asa Guru Arjan Dev

ਸਰੰਜਾਮਿ ਲਾਗੁ ਭਵਜਲ ਤਰਨ ਕੈ ॥

Saranjaam Laag Bhavajal Tharan Kai ||

Make the effort, and cross over the terrifying world ocean.

ਆਸਾ (ਮਃ ੫) (੨੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੨

Raag Asa Guru Arjan Dev

ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥੧॥ ਰਹਾਉ ॥

Janam Brithhaa Jaath Rang Maaeiaa Kai ||1|| Rehaao ||

This human life is passing away in vain, in the love of Maya. ||1||Pause||

ਆਸਾ (ਮਃ ੫) (੨੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੩

Raag Asa Guru Arjan Dev

ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥

Jap Thap Sanjam Dhharam N Kamaaeiaa ||

I have not practiced meditation, penance, self-restraint or righteous living;

ਆਸਾ (ਮਃ ੫) (੨੯) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੩

Raag Asa Guru Arjan Dev

ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥

Saevaa Saadhh N Jaaniaa Har Raaeiaa ||

I have not served the Holy Saints, and I do not know the Lord, my King.

ਆਸਾ (ਮਃ ੫) (੨੯) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੪

Raag Asa Guru Arjan Dev

ਕਹੁ ਨਾਨਕ ਹਮ ਨੀਚ ਕਰੰਮਾ ॥

Kahu Naanak Ham Neech Karanmaa ||

Says Nanak, my actions are vile and despicable;

ਆਸਾ (ਮਃ ੫) (੨੯) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੪

Raag Asa Guru Arjan Dev

ਸਰਣਿ ਪਰੇ ਕੀ ਰਾਖਹੁ ਸਰਮਾ ॥੨॥੨੯॥

Saran Parae Kee Raakhahu Saramaa ||2||29||

O Lord, I seek Your Sanctuary - please, preserve my honor. ||2||29||

ਆਸਾ (ਮਃ ੫) (੨੯) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੪

Raag Asa Guru Arjan Dev

ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੭੮

ਤੁਝ ਬਿਨੁ ਅਵਰੁ ਨਾਹੀ ਮੈ ਦੂਜਾ ਤੂੰ ਮੇਰੇ ਮਨ ਮਾਹੀ ॥

Thujh Bin Avar Naahee Mai Dhoojaa Thoon Maerae Man Maahee ||

Without You, there is no other for me; You alone are in my mind.

ਆਸਾ (ਮਃ ੫) (੩੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੫

Raag Asa Guru Arjan Dev

ਤੂੰ ਸਾਜਨੁ ਸੰਗੀ ਪ੍ਰਭੁ ਮੇਰਾ ਕਾਹੇ ਜੀਅ ਡਰਾਹੀ ॥੧॥

Thoon Saajan Sangee Prabh Maeraa Kaahae Jeea Ddaraahee ||1||

You are my Friend and Companion, God; why should my soul be afraid? ||1||

ਆਸਾ (ਮਃ ੫) (੩੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੫

Raag Asa Guru Arjan Dev

ਤੁਮਰੀ ਓਟ ਤੁਮਾਰੀ ਆਸਾ ॥

Thumaree Outt Thumaaree Aasaa ||

You are my support, You are my hope.

ਆਸਾ (ਮਃ ੫) (੩੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੬

Raag Asa Guru Arjan Dev

ਬੈਠਤ ਊਠਤ ਸੋਵਤ ਜਾਗਤ ਵਿਸਰੁ ਨਾਹੀ ਤੂੰ ਸਾਸ ਗਿਰਾਸਾ ॥੧॥ ਰਹਾਉ ॥

Baithath Oothath Sovath Jaagath Visar Naahee Thoon Saas Giraasaa ||1|| Rehaao ||

While sitting down or standing up, while sleeping or waking, with every breath and morsel of food, I never forget You. ||1||Pause||

ਆਸਾ (ਮਃ ੫) (੩੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੬

Raag Asa Guru Arjan Dev

ਰਾਖੁ ਰਾਖੁ ਸਰਣਿ ਪ੍ਰਭ ਅਪਨੀ ਅਗਨਿ ਸਾਗਰ ਵਿਕਰਾਲਾ ॥

Raakh Raakh Saran Prabh Apanee Agan Saagar Vikaraalaa ||

Protect me, please protect me, O God; I have come to Your Sanctuary; the ocean of fire is so horrible.

ਆਸਾ (ਮਃ ੫) (੩੦) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੭

Raag Asa Guru Arjan Dev

ਨਾਨਕ ਕੇ ਸੁਖਦਾਤੇ ਸਤਿਗੁਰ ਹਮ ਤੁਮਰੇ ਬਾਲ ਗੁਪਾਲਾ ॥੨॥੩੦॥

Naanak Kae Sukhadhaathae Sathigur Ham Thumarae Baal Gupaalaa ||2||30||

The True Guru is the Giver of peace to Nanak; I am Your child, O Lord of the World. ||2||30||

ਆਸਾ (ਮਃ ੫) (੩੦) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੭

Raag Asa Guru Arjan Dev

ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੭੮

ਹਰਿ ਜਨ ਲੀਨੇ ਪ੍ਰਭੂ ਛਡਾਇ ॥

Har Jan Leenae Prabhoo Shhaddaae ||

The Lord God has saved me, His slave.

ਆਸਾ (ਮਃ ੫) (੩੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੮

Raag Asa Guru Arjan Dev

ਪ੍ਰੀਤਮ ਸਿਉ ਮੇਰੇ ਮਨੁ ਮਾਨਿਆ ਤਾਪੁ ਮੁਆ ਬਿਖੁ ਖਾਇ ॥੧॥ ਰਹਾਉ ॥

Preetham Sio Maero Man Maaniaa Thaap Muaa Bikh Khaae ||1|| Rehaao ||

My mind has surrendered to my Beloved; my fever has taken poison and died. ||1||Pause||

ਆਸਾ (ਮਃ ੫) (੩੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੯

Raag Asa Guru Arjan Dev

ਪਾਲਾ ਤਾਉ ਕਛੂ ਨ ਬਿਆਪੈ ਰਾਮ ਨਾਮੁ ਗੁਨੁ ਗਾਇ ॥

Paalaa Thaaoo Kashhoo N Biaapai Raam Naam Gun Gaae ||

Cold and heat do not touch me at all, when I sing the Glorious Praises of the Lord.

ਆਸਾ (ਮਃ ੫) (੩੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੯

Raag Asa Guru Arjan Dev

ਡਾਕੀ ਕੋ ਚਿਤਿ ਕਛੂ ਨ ਲਾਗੈ ਚਰਨੁ ਕਮਲੁ ਸਰਨਾਇ ॥੧॥

Ddaakee Ko Chith Kashhoo N Laagai Charan Kamal Saranaae ||1||

My consciousness is not affected by the witch, Maya; I take to the Sanctuary of the Lord's Lotus Feet.

||1||

ਆਸਾ (ਮਃ ੫) (੩੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੧੦

Raag Asa Guru Arjan Dev

ਸੰਤ ਪ੍ਰਸਾਦਿ ਭਏ ਕਿਰਪਾਲਾ ਹੋਏ ਆਪਿ ਸਹਾਇ ॥

Santh Prasaadh Bheae Kirapaalaa Hoeae Aap Sehaae ||

By the Grace of the Saints, the Lord has shown His Mercy to me; He Himself is my Help and Support.

ਆਸਾ (ਮਃ ੫) (੩੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੧੦

Raag Asa Guru Arjan Dev

ਗੁਨੁ ਨਿਧਾਨੁ ਨਿਤਿ ਗਾਵੈ ਨਾਨਕੁ ਸਹਸਾ ਦੁਖੁ ਮਿਟਾਇ ॥੨॥੩੧॥

Gun Nidhhaan Nith Gaavai Naanak Sehasaa Dhukh Mittaae ||2||31||

Nanak ever sings the Praises of the Lord, the treasure of excellence; his doubts and pains are eliminated. ||2||31||

ਆਸਾ (ਮਃ ੫) (੩੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੧੧

Raag Asa Guru Arjan Dev

ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੭੮

ਅਉਖਧੁ ਖਾਇਓ ਹਰਿ ਕੋ ਨਾਉ ॥

Aoukhadhh Khaaeiou Har Ko Naao ||

I have taken the medicine of the Name of the Lord.

ਆਸਾ (ਮਃ ੫) (੩੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੧੨

Raag Asa Guru Arjan Dev

ਸੁਖ ਪਾਏ ਦੁਖ ਬਿਨਸਿਆ ਥਾਉ ॥੧॥

Sukh Paaeae Dhukh Binasiaa Thhaao ||1||

I have found peace, and the seat of pain has been removed. ||1||

ਆਸਾ (ਮਃ ੫) (੩੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੧੨

Raag Asa Guru Arjan Dev

ਤਾਪੁ ਗਇਆ ਬਚਨਿ ਗੁਰ ਪੂਰੇ ॥

Thaap Gaeiaa Bachan Gur Poorae ||

The fever has been broken, by the Teachings of the Perfect Guru.

ਆਸਾ (ਮਃ ੫) (੩੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੧੨

Raag Asa Guru Arjan Dev

ਅਨਦੁ ਭਇਆ ਸਭਿ ਮਿਟੇ ਵਿਸੂਰੇ ॥੧॥ ਰਹਾਉ ॥

Anadh Bhaeiaa Sabh Mittae Visoorae ||1|| Rehaao ||

I am in ecstasy, and all of my sorrows have been dispelled. ||1||Pause||

ਆਸਾ (ਮਃ ੫) (੩੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੧੩

Raag Asa Guru Arjan Dev

ਜੀਅ ਜੰਤ ਸਗਲ ਸੁਖੁ ਪਾਇਆ ॥

Jeea Janth Sagal Sukh Paaeiaa ||

All beings and creatures obtain peace,

ਆਸਾ (ਮਃ ੫) (੩੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੧੩

Raag Asa Guru Arjan Dev

ਪਾਰਬ੍ਰਹਮੁ ਨਾਨਕ ਮਨਿ ਧਿਆਇਆ ॥੨॥੩੨॥

Paarabraham Naanak Man Dhhiaaeiaa ||2||32||

O Nanak, meditating on the Supreme Lord God. ||2||32||

ਆਸਾ (ਮਃ ੫) (੩੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੧੪

Raag Asa Guru Arjan Dev

ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੭੮

ਬਾਂਛਤ ਨਾਹੀ ਸੁ ਬੇਲਾ ਆਈ ॥

Baanshhath Naahee S Baelaa Aaee ||

That time, which the mortal does not wish for, eventually comes.

ਆਸਾ (ਮਃ ੫) (੩੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੧੪

Raag Asa Guru Arjan Dev

ਬਿਨੁ ਹੁਕਮੈ ਕਿਉ ਬੁਝੈ ਬੁਝਾਈ ॥੧॥

Bin Hukamai Kio Bujhai Bujhaaee ||1||

Without the Lord's Command, how can understanding be understood? ||1||

ਆਸਾ (ਮਃ ੫) (੩੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੧੫

Raag Asa Guru Arjan Dev

ਠੰਢੀ ਤਾਤੀ ਮਿਟੀ ਖਾਈ ॥

Thandtee Thaathee Mittee Khaaee ||

The body is consumed by water, fire and earth.

ਆਸਾ (ਮਃ ੫) (੩੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੧੫

Raag Asa Guru Arjan Dev

ਓਹੁ ਨ ਬਾਲਾ ਬੂਢਾ ਭਾਈ ॥੧॥ ਰਹਾਉ ॥

Ouhu N Baalaa Boodtaa Bhaaee ||1|| Rehaao ||

But the soul is neither young nor old, O Siblings of Destiny. ||1||Pause||

ਆਸਾ (ਮਃ ੫) (੩੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੧੫

Raag Asa Guru Arjan Dev

ਨਾਨਕ ਦਾਸ ਸਾਧ ਸਰਣਾਈ ॥

Naanak Dhaas Saadhh Saranaaee ||

Servant Nanak has entered the Sanctuary of the Holy.

ਆਸਾ (ਮਃ ੫) (੩੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੧੬

Raag Asa Guru Arjan Dev

ਗੁਰ ਪ੍ਰਸਾਦਿ ਭਉ ਪਾਰਿ ਪਰਾਈ ॥੨॥੩੩॥

Gur Prasaadh Bho Paar Paraaee ||2||33||

By Guru's Grace, he has shaken off the fear of death. ||2||33||

ਆਸਾ (ਮਃ ੫) (੩੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੧੬

Raag Asa Guru Arjan Dev

ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੭੮

ਸਦਾ ਸਦਾ ਆਤਮ ਪਰਗਾਸੁ ॥

Sadhaa Sadhaa Aatham Paragaas ||

Forever and ever, the soul is illumined;

ਆਸਾ (ਮਃ ੫) (੩੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੧੬

Raag Asa Guru Arjan Dev

ਸਾਧਸੰਗਤਿ ਹਰਿ ਚਰਣ ਨਿਵਾਸੁ ॥੧॥

Saadhhasangath Har Charan Nivaas ||1||

In the Saadh Sangat, the Company of the Holy, it dwells at the Feet of the Lord. ||1||

ਆਸਾ (ਮਃ ੫) (੩੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੧੭

Raag Asa Guru Arjan Dev

ਰਾਮ ਨਾਮ ਨਿਤਿ ਜਪਿ ਮਨ ਮੇਰੇ ॥

Raam Naam Nith Jap Man Maerae ||

Chant the Lord's Name each and every day, O my mind.

ਆਸਾ (ਮਃ ੫) (੩੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੧੭

Raag Asa Guru Arjan Dev

ਸੀਤਲ ਸਾਂਤਿ ਸਦਾ ਸੁਖ ਪਾਵਹਿ ਕਿਲਵਿਖ ਜਾਹਿ ਸਭੇ ਮਨ ਤੇਰੇ ॥੧॥ ਰਹਾਉ ॥

Seethal Saanth Sadhaa Sukh Paavehi Kilavikh Jaahi Sabhae Man Thaerae ||1|| Rehaao ||

You shall find lasting peace, contentment and tranquility, and all your sins shall depart. ||1||Pause||

ਆਸਾ (ਮਃ ੫) (੩੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੧੭

Raag Asa Guru Arjan Dev

ਕਹੁ ਨਾਨਕ ਜਾ ਕੇ ਪੂਰਨ ਕਰਮ ॥

Kahu Naanak Jaa Kae Pooran Karam ||

Says Nanak, one who is blessed with perfect good karma,

ਆਸਾ (ਮਃ ੫) (੩੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੧੮

Raag Asa Guru Arjan Dev

ਸਤਿਗੁਰ ਭੇਟੇ ਪੂਰਨ ਪਾਰਬ੍ਰਹਮ ॥੨॥੩੪॥

Sathigur Bhaettae Pooran Paarabreham ||2||34||

Meets the True Guru, and obtains the Perfect Supreme Lord God. ||2||34||

ਆਸਾ (ਮਃ ੫) (੩੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੧੮

Raag Asa Guru Arjan Dev

ਦੂਜੇ ਘਰ ਕੇ ਚਉਤੀਸ ॥

Dhoojae Ghar Kae Chouthees ||

Thirty-four Shabads in Second House. ||

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੭੮

Raag Asa Guru Arjan Dev

ਆਸਾ ਮਹਲਾ ੫ ॥

Aasaa Mehalaa 5 ॥

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੭੮

ਜਾ ਕਾ ਹਰਿ ਸੁਆਮੀ ਪ੍ਰਭੁ ਬੇਲੀ ॥

Jaa Kaa Har Suaamee Prabh Baelee ॥

She who has the Lord God as her Friend

ਆਸਾ (ਮਃ ੫) (੩੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੭੮ ਪੰ. ੧੯

Raag Asa Guru Arjan Dev